

ਤੁਰੰਤ ਰਿਲੀਜ਼ ਲਈ

ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ: ਬ੍ਰੈਂਪਟਨ ਵਿੱਚ ਜਨਤਕ ਟ੍ਰਾਂਜ਼ਿਟ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ

ਬ੍ਰੈਂਪਟਨ, ਓਨਟੈਰੀਓ (19 ਮਾਰਚ, 2019) – ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀਆਂ ਸਵਾਰੀਆਂ ਅਤੇ ਨਿਵਾਸੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਫੀਡਬੈਕ ਦੇ ਕੇ ਸਤੰਬਰ ਵਿੱਚ ਹੋਣ ਵਾਲੇ ਵੱਡੇ ਸੇਵਾ ਸੁਧਾਰਾਂ ਤੋਂ ਪਹਿਲਾਂ ਬ੍ਰੈਂਪਟਨ ਵਿੱਚ ਜਨਤਕ ਟ੍ਰਾਂਜ਼ਿਟ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ।

27 ਮਾਰਚ ਤੋਂ ਸ਼ੁਰੂ ਕਰਦੇ ਹੋਏ, ਬ੍ਰੈਂਪਟਨ ਟ੍ਰਾਂਜ਼ਿਟ ਦੀ ਟੀਮ ਪ੍ਰਸਤਾਵਿਤ ਰੂਟ ਪੇਸ਼ ਕਰਨ, ਤਬਦੀਲੀਆਂ ਤੈਅ ਕਰਨ ਅਤੇ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ, ਜਨਤਕ ਸੁਝਾਅ ਲੈਣ ਲਈ ਪੂਰੇ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਵਿਖੇ ਮੌਜੂਦ ਹੋਵੇਗੀ। 28 ਮਾਰਚ, 1 ਅਪ੍ਰੈਲ ਅਤੇ 4 ਅਪ੍ਰੈਲ ਨੂੰ, ਮੈਟਰੋਲਿੰਕਸ (Metrolinx) ਵੀ ਬ੍ਰੈਂਪਟਨ ਟ੍ਰਾਂਜ਼ਿਟ ਨਾਲ ਜੁੜੇਗੀ ਅਤੇ ਟ੍ਰਾਂਜ਼ਿਟ ਪ੍ਰੋਜੈਕਟਾਂ ਦੀ ਯੋਜਨਾਬੰਦੀ ਅਤੇ ਉਹਨਾਂ ਨੂੰ ਵਿਕਸਿਤ ਕਰਨ ਦੀ ਤੀਬਰ ਪ੍ਰਕਿਰਿਆ, ਕਵੀਨ ਸਟ੍ਰੀਟ-ਹਾਈਵੇ 7 ਬੱਸ ਰੈਪਿਡ ਟ੍ਰਾਂਜ਼ਿਟ (ਬੀ.ਆਰ.ਟੀ.) (Queen Street-Highway 7 Bus Rapid Transit) (BRT) ਪਹਿਲਕਦਮੀ ਨੂੰ ਉਜਾਗਰ ਕਰੇਗੀ।

ਬੁੱਧਵਾਰ, 27 ਮਾਰਚ

ਬ੍ਰੈਂਪਟਨ ਗੇਟਵੇ ਟਰਮੀਨਲ (Brampton Gateway Terminal)

ਦੁਪਹਿਰ ਬਾਅਦ 3 ਵਜੇ – ਸ਼ਾਮ 6 ਵਜੇ

ਵੀਰਵਾਰ, 28 ਮਾਰਚ

ਸਿਟੀ ਹਾਲ ਕਨਸਰਵੇਟਰੀ (City Hall Conservatory)

ਕਵੀਨ ਸਟ੍ਰੀਟ-ਹਾਈਵੇ 7 ਬੀ.ਆਰ.ਟੀ. (Queen Street-Highway 7 BRT)

ਸ਼ਾਮ 5 ਵਜੇ – ਰਾਤ 8 ਵਜੇ

ਸ਼ਨੀਵਾਰ, 30 ਮਾਰਚ

ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ (Cassie Campbell Community Centre)

ਸਵੇਰੇ 10 ਵਜੇ – ਦੁਪਹਿਰ ਬਾਅਦ 1 ਵਜੇ

ਸੋਮਵਾਰ, 1 ਅਪ੍ਰੈਲ

ਬ੍ਰੈਮਲੀ ਟਰਮੀਨਲ (Bramalea Terminal)

ਕਵੀਨ ਸਟ੍ਰੀਟ-ਹਾਈਵੇ 7 ਬੀ.ਆਰ.ਟੀ. (Queen Street-Highway 7 BRT)

ਦੁਪਹਿਰ ਬਾਅਦ 3 ਵਜੇ – ਸ਼ਾਮ 6 ਵਜੇ

ਮੰਗਲਵਾਰ, 2 ਅਪ੍ਰੈਲ

ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ (Cassie Campbell Community Centre)

ਸ਼ਾਮ 5 ਵਜੇ – ਰਾਤ 8 ਵਜੇ

ਬੁੱਧਵਾਰ, 3 ਅਪ੍ਰੈਲ
ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre)
ਸ਼ਾਮ 5 ਵਜੇ – ਰਾਤ 8 ਵਜੇ

ਵੀਰਵਾਰ, 4 ਅਪ੍ਰੈਲ
ਸੈਂਚੂਰੀ ਗਾਰਡਨਸ ਰੇਕ੍ਰੀਏਸ਼ਨ ਸੈਂਟਰ (Century Gardens Recreation Centre)
ਕਵੀਨ ਸਟ੍ਰੀਟ-ਹਾਈਵੇ 7 ਬੀ.ਆਰ.ਟੀ. (Queen Street-Highway 7 BRT)
ਸ਼ਾਮ 5 ਵਜੇ – ਰਾਤ 8 ਵਜੇ

ਕੀ ਤੁਸੀਂ ਨਹੀਂ ਆ ਸਕਦੇ?

ਸ਼ੁੱਕਰਵਾਰ, 22 ਮਾਰਚ ਤੋਂ ਸ਼ੁਰੂ ਕਰਦੇ ਹੋਏ, ਔਨਲਾਈਨ ਟਿੱਪਣੀਆਂ ਫਾਰਮ ਦੇ ਨਾਲ, ਪ੍ਰਸਤਾਵਿਤ ਸੇਵਾ ਸੁਧਾਰਾਂ ਬਾਰੇ ਜਾਣਕਾਰੀ
www.bramptontransit.com ਤੇ ਉਪਲਬਧ ਹੋਵੇਗੀ।

ਕੀ ਤੁਹਾਨੂੰ ਪਤਾ ਹੈ?

ਬ੍ਰੈਂਪਟਨ ਟ੍ਰਾਂਜ਼ਿਟ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਟ੍ਰਾਂਜ਼ਿਟ ਪ੍ਰਦਾਤਾਵਾਂ ਵਿੱਚੋਂ ਇੱਕ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। ਇਸਦੀ
ਰਾਈਡਰਸ਼ਿਪ ਵਿੱਚ 2017 ਵਿੱਚ 18% ਅਤੇ 2018 ਵਿੱਚ 14% ਤੱਕ ਦਾ ਵਾਧਾ ਹੋਇਆ ਸੀ। ਗਾਹਕ ਅਤੇ ਸਟਾਫ਼ ਦੇ ਫੀਡਬੈਕ ਦੁਆਰਾ, ਬ੍ਰੈਂਪਟਨ ਟ੍ਰਾਂਜ਼ਿਟ
ਆਪਣੇ ਤੀਬਰ ਵਾਧੇ ਦਾ ਸਮਰਥਨ ਕਰਦੇ ਹੋਏ ਬਿਹਤਰ ਸੇਵਾ ਦੇਣ ਲਈ ਵਚਨਬੱਧ ਹੈ।

ਜੁੜੋ ਰਹੋ

ਬ੍ਰੈਂਪਟਨ ਟ੍ਰਾਂਜ਼ਿਟ ਨੂੰ Twitter [@BramptonTransit](https://twitter.com/BramptonTransit) ਤੇ, Facebook [Brampton Transit](https://www.facebook.com/BramptonTransit) ਤੇ ਅਤੇ Instagram [@BramptonTransit](https://www.instagram.com/BramptonTransit) ਤੇ
ਫਾਲੋ ਕਰੋ। www.bramptontransit.com ਤੇ ਜਾਓ ਜਾਂ 905.874.2999 ਤੇ ਫੋਨ ਕਰੋ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ
ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ
ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ
ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](https://twitter.com/BramptonTransit), [Facebook](https://www.facebook.com/BramptonTransit) ਅਤੇ [Instagram](https://www.instagram.com/BramptonTransit) 'ਤੇ ਫਾਲੋ ਕਰੋ। www.brampton.ca
'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)
ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ
ਸਟ੍ਰੈਟੇਜਿਕ ਕਮਿਊਨਿਕੇਸ਼ਨ
ਸਿਟੀ ਆਫ ਬ੍ਰੈਂਪਟਨ
905-874-3426 | Monika.Duggal@brampton.ca